

# ਦਫਤਰ ਉਪ ਮੰਡਲ ਮੈਜਿਸਟਰੇਟ, ਰੂਪਨਗਰ।

## ਹੁਕਮ

ਸਿਵਲ ਸਰਜਨ, ਰੂਪਨਗਰ ਵੱਲੋਂ ਆਪਣੇ ਦਫਤਰ ਦੇ ਪੱਤਰ ਨੰ: IDSP/2021/1427 ਮਿਤੀ 28.03.2021 ਰਾਹੀਂ **Giani Zail Singh Nagar (Near LIC Office) Distt. Rupnagar** "ਐਲ.ਆਈ.ਸੀ. ਦਫਤਰ ਦੇ ਸਾਹਮਣੇ ਮਕਾਨ ਨੰ:75, ਸਾਹਮਣੇ ਮਕਾਨ ਨੰ:192, ਮਕਾਨ ਨੰ:84/ਵਾਟਰ ਵਰਕਸ ਦੀ ਬਾਉਂਡਰੀ ਅਤੇ ਮਕਾਨ ਨੰ:183 ਦਾ ਕੋਰਨਰ, ਇਸ ਤੋਂ ਇਲਾਵਾ ਮਕਾਨ ਨੰ:216, ਸਾਹਮਣੇ ਮਕਾਨ ਨੰ:227 ਦੀ ਵਿਚਕਾਰ ਵਾਲੀ ਸੜਕ, ਮਕਾਨ ਨੰ:239 ਅਤੇ ਮਕਾਨ ਨੰ:297 ਦਾ ਕੋਰਨਰ, ਮਕਾਨ ਨੰ:322 ਸਾਹਮਣੇ ਮਕਾਨ ਨੰ:313 ਦੇ ਵਿਚਕਾਰ ਵਾਲੀ ਸੜਕ ਅਤੇ LIC ਦਫਤਰ ਦੇ ਬੈਕ ਸਾਈਡ ਮਕਾਨ ਨੰ:193 ਵਾਲੀ ਸੜਕ "ਤੱਕ ਦੇ ਏਰੀਏ ਨੂੰ 5 ਤੋਂ ਵੱਧ ਕੋਰੋਨਾ ਪੋਜ਼ੀਟਿਵ ਕੇਸ ਆਉਣ ਕਾਰਨ ਭਾਰਤ ਸਰਕਾਰ ਵੱਲੋਂ ਜਾਰੀ MICRO CONTAINMENT PLAN, COVID-19 ਦੀ ਪਾਲਣਾ ਵਿੱਚ ਇਸ ਦਫਤਰ ਦੇ ਹੁਕਮ ਪਿੱਠ ਅੰਕਣ ਨੰ:3463-3478/ਕੋਵਿਡ-19 ਮਿਤੀ 29.3.2021 ਰਾਹੀਂ ਇਸ ਏਰੀਏ ਨੂੰ MICRO CONTAINMENT ZONE ਬਣਾਇਆ ਗਿਆ ਸੀ।

ਮਾਨਯੋਗ ਅਡੀਸਨਲ ਚੀਫ ਸੈਕਟਰੀ, ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਜੀ ਦੇ ਹੁਕਮ ਪਿੱਠ ਅੰਕਣ ਨੰ: COVID-19/NHM/1476-1483 ਮਿਤੀ 18.6.2020 ਰਾਹੀਂ ਹੋਏ ਹੁਕਮਾਂ ਅਨੁਸਾਰ MICRO CONTAINMENT ZONE ਵਿੱਚ ਜੇਕਰ ਪਿਛਲੇ 5 ਦਿਨਾਂ ਦੇ ਰਾਜ ਕੋਈ ਵੀ ਹੋਰ ਕੋਰੋਨਾ ਪੋਜ਼ੀਟਿਵ ਕੇਸ ਨਾ ਆਵੇ ਤਾਂ 10 ਦਿਨ ਪੂਰੇ ਹੋਣ ਤੋਂ ਬਾਅਦ ਉਸਨੂੰ ਖੋਲ ਦਿੱਤਾ ਜਾਵੇ। ਜਿਸ ਸਬੰਧੀ ਹੁਣ ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ, ਰੂਪਨਗਰ ਵੱਲੋਂ ਆਪਣੇ ਦਫਤਰ ਦੇ ਪੱਤਰ ਨੰ:430 ਮਿਤੀ 10.04.2021 ਰਾਹੀਂ ਇਸ ਏਰੀਏ ਵਿੱਚ ਹੋਰ ਕੋਈ ਵੀ ਨਵਾਂ ਕੋਰੋਨਾ ਪੋਜ਼ੀਟਿਵ ਕੇਸ ਨਾ ਆਉਣ ਕਾਰਨ ਮਾਈਕਰੋ ਕੰਟੇਨਮੈਂਟ ਜੋਨ ਤੋਂ ਮੁਕਤ ਕਰਨ ਲਈ ਲਿਖਿਆ ਗਿਆ ਹੈ। ਇਸ ਲਈ ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ, ਰੂਪਨਗਰ ਦੀ ਰਿਪੋਰਟ ਦੇ ਅਧਾਰ ਤੇ **Giani Zail Singh Nagar (Near LIC Office)**, ਤਹਿਸੀਲ ਵਾ ਜਿਲ੍ਹਾ ਰੂਪਨਗਰ ਦੇ **ਉਕਤ ਏਰੀਏ ਨੂੰ MICRO CONTAINMENT ZONE ਤੋਂ ਮੁਕਤ ਕੀਤਾ ਜਾਂਦਾ ਹੈ।**

ਇਹ ਹੁਕਮ ਤੁਰੰਤ ਲਾਗੂ ਹੋਣਗੇ।


ਮਿਤੀ 10.04.2021

  
ਉਪ ਮੰਡਲ ਮੈਜਿਸਟਰੇਟ,  
ਰੂਪਨਗਰ।

ਪਿੱਠ ਅੰਕਣ ਨੰ:3585-3600/ਕੋਵਿਡ-19 ਮਿਤੀ 10.04.2021

ਇਸ ਦਾ ਇੱਕ ਉਤਾਰਾ ਸੇਵਾ ਵਿਖੇ ਹੇਠ ਲਿਖਿਆ ਨੂੰ ਸੂਚਨਾਂ ਅਤੇ ਅਗਲੇਰੀ ਯੋਗ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ ਜੀ।

1. ਡਿਪਟੀ ਕਮਿਸ਼ਨਰ, ਰੂਪਨਗਰ ਜੀ
2. ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਜੀ
3. ਸਿਵਲ ਸਰਜਨ, ਰੂਪਨਗਰ
4. ਉਪ ਪੁਲਿਸ ਕਪਤਾਨ, ਰੂਪਨਗਰ
5. ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼, ਰੂਪਨਗਰ
6. ਤਹਿਸੀਲਦਾਰ, ਰੂਪਨਗਰ
7. ਕਾਰਜ ਸਾਧਕ ਅਫਸਰ, ਨਗਰ ਕੌਂਸਲ, ਰੂਪਨਗਰ
8. ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ ਬੀ.ਐੱਡ.ਆਰ., ਰੂਪਨਗਰ
9. ਜਿਲ੍ਹਾ ਮੰਡੀ ਅਫਸਰ, ਰੂਪਨਗਰ
10. ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰੂਪਨਗਰ
11. ਡਿਪਟੀ ਡਾਇਰੈਕਟਰ, ਐਨੀਮਲ ਹਸਬੈਂਡਰੀ, ਰੂਪਨਗਰ
12. ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰੂਪਨਗਰ
13. ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ.ਸੀ.ਐਲ, ਰੂਪਨਗਰ
14. ਰਜਿਸਟਰਾਰ, ਸਹਿਕਾਰੀ ਸਭਾਵਾ, ਰੂਪਨਗਰ
15. ਸਬੰਧਤ ਡਿਊਟੀ ਅਫਸਰ
16. ਸਟੈਨੋ ਟੂ ਏ.ਡੀ.ਸੀ./ਸਟੈਨੋ ਟੂ ਡੀ.ਆਰ.ਓ. ਰੂਪਨਗਰ

  
ਉਪ ਮੰਡਲ ਮੈਜਿਸਟਰੇਟ,  
ਰੂਪਨਗਰ।